

 Print Page

## Sri Guru Granth Sahib

Displaying 1422 of

ਹਉ ਜੀਉ ਕਰੀ ਤਿਸ ਵਿਟਉ ਚਉ ਖੰਨੀਐ ਜੋ ਮੈ ਪਿਰੀ ਦਿਖਾਵਏ ॥

Ho Jeeo Karee This Vitto Cho Khanneeai Jo Mai Piree Dhikhaaveae ||

I would cut my living body into four pieces for anyone who shows me my Beloved.

ਸਲੋਕ ਵਾਰਾਂ ਤੇ ਵਧੀਕ (ਮਃ ੪) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੧

Salok Vaaraan and Vadheek Guru Ram Das

ਨਾਨਕ ਹਰਿ ਹੋਇ ਦਇਆਲੁ ਤਾਂ ਗੁਰੁ ਪੂਰਾ ਮੇਲਾਵਏ ॥੫॥

Nanak Har Hoe Dhaeiaal Thaan Gur Pooraa Maelaaveae ||5||

O Nanak, when the Lord becomes merciful, then He leads us to meet the Perfect Guru. ||5||

ਸਲੋਕ ਵਾਰਾਂ ਤੇ ਵਧੀਕ (ਮਃ ੪) ੫:੪ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੧

Salok Vaaraan and Vadheek Guru Ram Das

ਅੰਤਰਿ ਜੋਰੁ ਹਉਮੈ ਤਨਿ ਮਾਇਆ ਕੂੜੀ ਆਵੈ ਜਾਇ ॥

Anthar Jor Houmai Than Maaeiaa Koorree Aavai Jaae ||

The power of egotism prevails within, and the body is controlled by Maya; the false ones come and go in reincarnation.

ਸਲੋਕ ਵਾਰਾਂ ਤੇ ਵਧੀਕ (ਮਃ ੪) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੨

Salok Vaaraan and Vadheek Guru Ram Das

ਸਤਿਗੁਰ ਕਾ ਫੁਰਮਾਇਆ ਮੰਨਿ ਨ ਸਕੀ ਦੁਤਰੁ ਤਰਿਆ ਨ ਜਾਇ ॥

Sathigur Kaa Furamaaeiaa Mann N Sakee Dhuthar Thariaa N Jaae ||

If someone does not obey the Command of the True Guru, he cannot cross over the treacherous world-ocean.

ਸਲੋਕ ਵਾਰਾਂ ਤੇ ਵਧੀਕ (ਮਃ ੪) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੨

Salok Vaaraan and Vadheek Guru Ram Das

ਨਦਰਿ ਕਰੇ ਜਿਸੁ ਆਪਣੀ ਸੋ ਚਲੈ ਸਤਿਗੁਰ ਭਾਇ ॥

Nadhar Karae Jis Aapanee So Chalai Sathigur Bhaae ||

Whoever is blessed with the Lord's Glance of Grace, walks in harmony with the Will of the True Guru.

ਸਲੋਕ ਵਾਰਾਂ ਤੇ ਵਧੀਕ (ਮਃ ੪) ੬:੩ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੩

Salok Vaaraan and Vadheek Guru Ram Das

ਸਤਿਗੁਰ ਕਾ ਦਰਸਨੁ ਸਫਲੁ ਹੈ ਜੋ ਇਛੈ ਸੋ ਫਲੁ ਪਾਇ ॥

Sathigur Kaa Dharasan Safal Hai Jo Eishhai So Fal Paae ||

The Blessed Vision of the True Guru's Darshan is fruitful; through it, one obtains the fruits of his desires.

ਸਲੋਕ ਵਾਰਾਂ ਤੇ ਵਧੀਕ (ਮਃ ੪) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੪

Salok Vaaraan and Vadheek Guru Ram Das

ਜਿਨੀ ਸਤਿਗੁਰੁ ਮੰਨਿਆਂ ਹਉ ਤਿਨ ਕੇ ਲਾਗਉ ਪਾਇ ॥

Jinee Sathigur Manniaaan Ho Thin Kae Laago Paae ||

I touch the feet of those who believe in and obey the True Guru.

ਸਲੋਕ ਵਾਰਾਂ ਤੇ ਵਧੀਕ (ਮਃ ੪) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੪

Salok Vaaraan and Vadheek Guru Ram Das

ਨਾਨਕੁ ਤਾ ਕਾ ਦਾਸੁ ਹੈ ਜਿ ਅਨਦਿਨੁ ਰਹੈ ਲਿਵ ਲਾਇ ॥੬॥

Naanak Thaa Kaa Dhaas Hai J Anadhin Rehai Liv Laae ||6||

Nanak is the slave of those who, night and day, remain lovingly attuned to the Lord. ||6||

ਸਲੋਕ ਵਾਰਾਂ ਤੇ ਵਧੀਕ (ਮਃ ੪) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੫

Salok Vaaraan and Vadheek Guru Ram Das

ਜਿਨਾ ਪਿਰੀ ਪਿਆਰੁ ਬਿਨੁ ਦਰਸਨ ਕਿਉ ਤ੍ਰਿਪਤੀਐ ॥

Jinaa Piree Piaar Bin Dharasan Kio Thripatheei ||

Those who are in love with their Beloved - how can they find satisfaction without His Darshan?

ਸਲੋਕ ਵਾਰਾਂ ਤੇ ਵਧੀਕ (ਮਃ ੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੫

Salok Vaaraan and Vadheek Guru Ram Das

ਨਾਨਕ ਮਿਲੇ ਸੁਭਾਇ ਗੁਰਮੁਖਿ ਇਹੁ ਮਨੁ ਰਹਸੀਐ ॥੭॥

Naanak Milae Subhaae Guramukh Eihu Man Rehaseei ||7||

O Nanak, the Gurmukhs meet Him with ease, and this mind blossoms forth in joy. ||7||

ਸਲੋਕ ਵਾਰਾਂ ਤੇ ਵਧੀਕ (ਮਃ ੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੬

Salok Vaaraan and Vadheek Guru Ram Das

ਜਿਨਾ ਪਿਰੀ ਪਿਆਰੁ ਕਿਉ ਜੀਵਨਿ ਪਿਰ ਬਾਹਰੇ ॥

Jinaa Piree Piaar Kio Jeevan Pir Baaharae ||

Those who are in love with their Beloved - how can they live without Him?

ਸਲੋਕ ਵਾਰਾਂ ਤੇ ਵਧੀਕ (ਮਃ ੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੬

Salok Vaaraan and Vadheek Guru Ram Das

ਜਾਂ ਸਹੁ ਦੇਖਨਿ ਆਪਣਾ ਨਾਨਕ ਥੀਵਨਿ ਭੀ ਹਰੇ ॥੮॥

Jaan Sahu Dhaekhan Aapanaa Naanak Thheevan Bhee Harae ||8||

When they see their Husband Lord, O Nanak, they are rejuvenated. ||8||

ਸਲੋਕ ਵਾਰਾਂ ਤੇ ਵਧੀਕ (ਮਃ ੪) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੭

Salok Vaaraan and Vadheek Guru Ram Das

ਜਿਨਾ ਗੁਰਮੁਖਿ ਅੰਦਰਿ ਨੇਹੁ ਤੈ ਪ੍ਰੀਤਮ ਸਚੈ ਲਾਇਆ ॥

Jinaa Guramukh Andhar Naehu Thai Preetham Sachai Laaeiaa ||

Those Gurmukhs who are filled with love for You, my True Beloved,

ਸਲੋਕ ਵਾਰਾਂ ਤੇ ਵਧੀਕ (ਮਃ ੪) ੯:੧ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੭

Salok Vaaraan and Vadheek Guru Ram Das

ਰਾਤੀ ਅਤੈ ਡੇਹੁ ਨਾਨਕ ਪ੍ਰੇਮਿ ਸਮਾਇਆ ॥੯॥

Raathee Athai Ddaehu Naanak Praem Samaaeiaa ||9||

O Nanak, remain immersed in the Lord's Love, night and day. ||9||

ਸਲੋਕ ਵਾਰਾਂ ਤੇ ਵਧੀਕ (ਮਃ ੪) ੯:੨ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੮

Salok Vaaraan and Vadheek Guru Ram Das

ਗੁਰਮੁਖਿ ਸਚੀ ਆਸਕੀ ਜਿਤੁ ਪ੍ਰੀਤਮੁ ਸਚਾ ਪਾਈਐ ॥

Guramukh Sachee Aasakee Jith Preetham Sachaa Paaeeai ||

The love of the Gurmukh is true; through it, the True Beloved is attained.

ਸਲੋਕ ਵਾਰਾਂ ਤੇ ਵਧੀਕ (ਮਃ ੪) (੧੦):੧ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੮

Salok Vaaraan and Vadheek Guru Ram Das

ਅਨਦਿਨੁ ਰਹਿ ਅਨੰਦਿ ਨਾਨਕ ਸਹਜਿ ਸਮਾਈਐ ॥੧੦॥

Anadhin Rehehi Anandh Naanak Sehaj Samaaeai ||10||

Night and day, remain in bliss, O Nanak, immersed in intuitive peace and poise. ||10||

ਸਲੋਕ ਵਾਰਾਂ ਤੇ ਵਧੀਕ (ਮਃ ੪) (੧੦):੨ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੯

Salok Vaaraan and Vadheek Guru Ram Das

ਸਚਾ ਪ੍ਰੇਮ ਪਿਆਰੁ ਗੁਰ ਪੁਰੇ ਤੇ ਪਾਈਐ ॥

Sachaa Praem Pjaar Gur Poorae Thae Paaeeai ||

True love and affection are obtained from the Perfect Guru.

ਸਲੋਕ ਵਾਰਾਂ ਤੇ ਵਧੀਕ (ਮਃ ੪) (੧੧):੧ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੯

Salok Vaaraan and Vadheek Guru Ram Das

ਕਬਹੂ ਨ ਹੋਵੈ ਭੰਗੁ ਨਾਨਕ ਹਰਿ ਗੁਣ ਗਾਈਐ ॥੧੧॥

Kabehoo N Hovai Bhang Naanak Har Gun Gaaeeai ||11||

They never break, O Nanak, if one sings the Glorious Praises of the Lord. ||11||

ਸਲੋਕ ਵਾਰਾਂ ਤੇ ਵਧੀਕ (ਮਃ ੪) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੦

*Salok Vaaraan and Vadheek Guru Ram Das*

ਜਿਨ੍ਹਾ ਅੰਦਰਿ ਸਚਾ ਨੇਹੁ ਕਿਉ ਜੀਵਨਿ ਪਿਰੀ ਵਿਹੁਣਿਆ ॥

Jinhee Andhar Sachaa Naehu Kio Jeevanih Piree Vihooniaa ||

How can those who have true love within them live without their Husband Lord?

ਸਲੋਕ ਵਾਰਾਂ ਤੇ ਵਧੀਕ (ਮਃ ੪) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੦

*Salok Vaaraan and Vadheek Guru Ram Das*

ਗੁਰਮੁਖਿ ਮੇਲੇ ਆਪਿ ਨਾਨਕ ਚਿਰੀ ਵਿਛੁੰਨਿਆ ॥੧੨॥

Guramukh Maelae Aap Naanak Chiree Vishhunniaa ||12||

The Lord unites the Gurmukhs with Himself, O Nanak; they were separated from Him for such a long time.

||12||

ਸਲੋਕ ਵਾਰਾਂ ਤੇ ਵਧੀਕ (ਮਃ ੪) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੧

*Salok Vaaraan and Vadheek Guru Ram Das*

ਜਿਨ ਕਉ ਪ੍ਰੇਮ ਪਿਆਰੁ ਤਉ ਆਪੇ ਲਾਇਆ ਕਰਮੁ ਕਰਿ ॥

Jin Ko Praem Pjaar Tho Aapae Laeiaa Karam Kar ||

You grant Your Grace to those whom You Yourself bless with love and affection.

ਸਲੋਕ ਵਾਰਾਂ ਤੇ ਵਧੀਕ (ਮਃ ੪) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੧

*Salok Vaaraan and Vadheek Guru Ram Das*

ਨਾਨਕ ਲੇਹੁ ਮਿਲਾਇ ਮੈ ਜਾਚਿਕ ਦੀਜੈ ਨਾਮੁ ਹਰਿ ॥੧੩॥

Naanak Laehu Milaae Mai Jaachik Dheejai Naam Har ||13||

O Lord, please let Nanak meet with You; please bless this beggar with Your Name. ||13||

ਸਲੋਕ ਵਾਰਾਂ ਤੇ ਵਧੀਕ (ਮਃ ੪) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੨

*Salok Vaaraan and Vadheek Guru Ram Das*

ਗੁਰਮੁਖਿ ਹਸੈ ਗੁਰਮੁਖਿ ਰੋਵੈ ॥

Guramukh Hasai Guramukh Rovai ||

The Gurmukh laughs, and the Gurmukh cries.

ਸਲੋਕ ਵਾਰਾਂ ਤੇ ਵਧੀਕ (ਮਃ ੪) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੨

*Salok Vaaraan and Vadheek Guru Ram Das*

ਜਿ ਗੁਰਮੁਖਿ ਕਰੇ ਸਾਈ ਭਗਤਿ ਹੋਵੈ ॥

J Guramukh Karae Saaee Bhagath Hovai ||

Whatever the Gurmukh does, is devotional worship.

ਸਲੋਕ ਵਾਰਾਂ ਤੇ ਵਧੀਕ (ਮਃ ੮) (੧੪):੨ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੧੩

*Salok Vaaraan and Vadheek Guru Ram Das*

ਗੁਰਮੁਖਿ ਹੋਵੈ ਸੁ ਕਰੇ ਵੀਚਾਰੁ ॥

Guramukh Hovai S Karae Veechaar ||

Whoever becomes Gurmukh contemplates the Lord.

ਸਲੋਕ ਵਾਰਾਂ ਤੇ ਵਧੀਕ (ਮਃ ੮) (੧੪):੩ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੧੩

*Salok Vaaraan and Vadheek Guru Ram Das*

ਗੁਰਮੁਖਿ ਨਾਨਕ ਪਾਵੈ ਪਾਰੁ ॥੧੪॥

Guramukh Naanak Paavai Paar ||14||

The Gurmukh, O Nanak, crosses over to the other shore. ||14||

ਸਲੋਕ ਵਾਰਾਂ ਤੇ ਵਧੀਕ (ਮਃ ੮) (੧੪):੪ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੧੩

*Salok Vaaraan and Vadheek Guru Ram Das*

ਜਿਨਾ ਅੰਦਰਿ ਨਾਮੁ ਨਿਧਾਨੁ ਹੈ ਗੁਰਬਾਣੀ ਵੀਚਾਰਿ ॥

Jinaa Andhar Naam Nidhhaan Hai Gurabaanee Veechaar ||

Those who have the Naam within, contemplate the Word of the Guru's Bani.

ਸਲੋਕ ਵਾਰਾਂ ਤੇ ਵਧੀਕ (ਮਃ ੮) (੧੫):੧ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੧੪

*Salok Vaaraan and Vadheek Guru Ram Das*

ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥

Thin Kae Mukh Sadh Oujalae Thith Sachai Dharabaar ||

Their faces are always radiant in the Court of the True Lord.

ਸਲੋਕ ਵਾਰਾਂ ਤੇ ਵਧੀਕ (ਮਃ ੮) (੧੫):੨ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੧੪

*Salok Vaaraan and Vadheek Guru Ram Das*

ਤਿਨ ਬਹਦਿਆ ਉਠਦਿਆ ਕਦੇ ਨ ਵਿਸਰੈ ਜਿ ਆਪਿ ਬਖਸੇ ਕਰਤਾਰਿ ॥

Thin Behadhiaa Outhadhiaa Kadhae N Visarai J Aap Bakhasae Karathaar ||

Sitting down and standing up, they never forget the Creator, who forgives them.

ਸਲੋਕ ਵਾਰਾਂ ਤੇ ਵਧੀਕ (ਮਃ ੮) (੧੫):੩ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੧੪

*Salok Vaaraan and Vadheek Guru Ram Das*

ਨਾਨਕ ਗੁਰਮੁਖਿ ਮਿਲੇ ਨ ਵਿਛੁੜਹਿ ਜਿ ਮੇਲੇ ਸਿਰਜਣਹਾਰਿ ॥੧੫॥

Naanak Guramukh Milae N Vishhurrehi J Maelae Sirajanehaar ||15||

O Nanak, the Gurmukhs are united with the Lord. Those united by the Creator Lord, shall never be separated again. ||15||

ਸਲੋਕ ਵਾਰਾਂ ਤੇ ਵਧੀਕ (ਮਃ ੪) (੧੫):੪ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੧੫

*Salok Vaaraan and Vadheek Guru Ram Das*

ਗੁਰ ਪੀਰਾਂ ਕੀ ਚਾਕਰੀ ਮਹਾਂ ਕਰਤੀ ਸੁਖ ਸਾਰੁ ॥

Gur Peeraan Kee Chaakaree Mehaan Kararree Sukh Saar ||

To work for the Guru, or a spiritual teacher, is terribly difficult, but it brings the most excellent peace.

ਸਲੋਕ ਵਾਰਾਂ ਤੇ ਵਧੀਕ (ਮਃ ੪) (੧੬):੧ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੧੬

*Salok Vaaraan and Vadheek Guru Ram Das*

ਨਦਰਿ ਕਰੇ ਜਿਸੁ ਆਪਣੀ ਤਿਸੁ ਲਾਏ ਹੇਤ ਪਿਆਰੁ ॥

Nadhar Karae Jis Aapanee This Laaeae Haeth Piaar ||

The Lord casts His Glance of Grace, and inspires love and affection.

ਸਲੋਕ ਵਾਰਾਂ ਤੇ ਵਧੀਕ (ਮਃ ੪) (੧੬):੨ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੧੬

*Salok Vaaraan and Vadheek Guru Ram Das*

ਸਤਿਗੁਰ ਕੀ ਸੇਵੈ ਲਗਿਆ ਭਉਜਲੁ ਤਰੈ ਸੰਸਾਰੁ ॥

Sathigur Kee Saevai Lagiaa Bhoujal Tharai Sansaar ||

Joined to the service of the True Guru, the mortal being crosses over the terrifying world-ocean.

ਸਲੋਕ ਵਾਰਾਂ ਤੇ ਵਧੀਕ (ਮਃ ੪) (੧੬):੩ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੧੭

*Salok Vaaraan and Vadheek Guru Ram Das*

ਮਨ ਚਿੰਦਿਆ ਫਲੁ ਪਾਇਸੀ ਅੰਤਰਿ ਬਿਬੇਕ ਬੀਚਾਰੁ ॥

Man Chindhiaa Fal Paaeisee Anthar Bibaek Beechaar ||

The fruits of the mind's desires are obtained, with clear contemplation and discriminating understanding within.

ਸਲੋਕ ਵਾਰਾਂ ਤੇ ਵਧੀਕ (ਮਃ ੪) (੧੬):੪ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੧੭

*Salok Vaaraan and Vadheek Guru Ram Das*

ਨਾਨਕ ਸਤਿਗੁਰਿ ਮਿਲਿਐ ਪ੍ਰਭੁ ਪਾਈਐ ਸਭੁ ਦੁਖ ਨਿਵਾਰਣਹਾਰੁ ॥੧੬॥

Naanak Sathigur Miliyai Prabh Paaeeai Sabh Dhookh Nivaaranehaar ||16||

O Nanak, meeting the True Guru, God is found; He is the Eradicator of all sorrow. ||16||

ਸਲੋਕ ਵਾਰਾਂ ਤੇ ਵਧੀਕ (ਮਃ ੪) (੧੬):੫ - ਗੁਰੂ ਗ੍ਰੰਥ ਸਾਹਿਬ: ਅੰਗ ੧੪੨੨ ਪੰ. ੧੮

*Salok Vaaraan and Vadheek Guru Ram Das*

ਮਨਮੁਖ ਸੇਵਾ ਜੋ ਕਰੇ ਦੁਜੈ ਭਾਇ ਚਿਤੁ ਲਾਇ ॥

Manamukh Saevaa Jo Karae Dhoojai Bhaae Chith Laae ||

The self-willed manmukh may perform service, but his consciousness is attached to the love of duality.

ਸਲੋਕ ਵਾਰਾਂ ਤੇ ਵਧੀਕ (ਮਃ ੪) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੮

*Salok Vaaraan and Vadheek Guru Ram Das*

ਪੁਤੁ ਕਲਤੁ ਕੁਟੰਬੁ ਹੈ ਮਾਇਆ ਮੋਹੁ ਵਧਾਇ ॥

Puth Kalath Kuttanb Hai Maaeiaa Mohu Vadhhaae ||

Through Maya, his emotional attachment to children, spouse and relatives increases.

ਸਲੋਕ ਵਾਰਾਂ ਤੇ ਵਧੀਕ (ਮਃ ੪) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੯

*Salok Vaaraan and Vadheek Guru Ram Das*

ਦਰਗਹਿ ਲੇਖਾ ਮੰਗੀਐ ਕੋਈ ਅੰਤਿ ਨ ਸਕੀ ਛੁਡਾਇ ॥

Dharagehi Laekhaa Mangleeai Koe Anth N Sakee Shhadhaae ||

He shall be called to account in the Court of the Lord, and in the end, no one will be able to save him.

ਸਲੋਕ ਵਾਰਾਂ ਤੇ ਵਧੀਕ (ਮਃ ੪) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੧੪੨੨ ਪੰ. ੧੯

*Salok Vaaraan and Vadheek Guru Ram Das*